

Visit of Prime Minister to Italy and the UK for the G-20 Summit and World Leaders' Summit of COP-26

October 24, 2021

G-20 ਸਿਖਰ ਸਮੇਲਨ ਅਤੇ COP-26 ਦੇ ਆਲਮੀ ਆਗੂ ਸਮੇਲਨ 'ਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਵੱਲੋਂ ਇਟਲੀ ਅਤੇ ਇੰਗਲੈਂਡ ਦਾ ਦੌਰਾ

24 ਅਕਤੂਬਰ, 2021

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 29 ਅਕਤੂਬਰ, 2021 ਤੋਂ 2 ਨਵੰਬਰ, 2021 ਤੱਕ 16ਵੇਂ G-20 ਸਿਖਰ ਸਮੇਲਨ ਅਤੇ COP-26 ਦੇ ਆਲਮੀ ਆਗੂ ਸਮੇਲਨ 'ਚ ਸ਼ਾਮਲ ਹੋਣ ਲਈ ਕ੍ਰਮਵਾਰ ਰੋਮ (ਇਟਲੀ) ਅਤੇ ਗਲਾਸਗੋ (ਇੰਗਲੈਂਡ) ਦੀ ਯਾਤਰਾ ਕਰਨਗੇ।

2. ਪ੍ਰਧਾਨ ਮੰਤਰੀ ਇਟਲੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰੀਓ ਡਰਾਗੀ ਦੇ ਸੱਦੇ 'ਤੇ 30-31 ਅਕਤੂਬਰ, 2021 ਤੱਕ ਰੋਮ ਵਿੱਚ 16ਵੇਂ G-20 ਸਮੇਲਨ ਵਿੱਚ ਹਿੱਸਾ ਲੈਣਗੇ। ਇਸ ਸਿਖਰ ਸਮੇਲਨ ਵਿੱਚ G-20 ਮੈਂਬਰ ਦੇਸ਼ਾਂ, ਯੂਰਪੀਅਨ ਯੂਨੀਅਨ ਅਤੇ ਹੋਰ ਸੱਦੇ ਗਏ ਦੇਸ਼ਾਂ ਅਤੇ ਆਲਮੀ ਸੰਗਠਨਾਂ ਦੇ ਮੁਖੀ/ਸਰਕਾਰਾਂ ਦੇ ਮੁਖੀ ਵੀ ਸ਼ਾਮਲ ਹੋਣਗੇ।

3. ਇਹ 8ਵਾਂ G-20 ਸਿਖਰ ਸਮੇਲਨ ਹੋਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ। G-20 ਆਲਮੀ ਆਰਥਿਕ ਭਾਈਵਾਲੀ ਲਈ ਪ੍ਰਮੁੱਖ ਗਲੋਬਲ ਮੰਚ ਵਜੋਂ ਉਭਰਿਆ ਹੈ। ਭਾਰਤ ਪਹਿਲੀ ਵਾਰ 2023 ਵਿੱਚ G-20 ਸਿਖਰ ਸਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਟਲੀ ਦੀ ਪ੍ਰਧਾਨਗੀ ਹੇਠ ਹੋਣ ਜਾ ਰਿਹਾ ਅਗਲਾ ਸਮੇਲਨ 'ਲੋਕ, ਗ੍ਰਹਿ, ਖੁਸ਼ਹਾਲੀ' ਵਿਸ਼ੇ 'ਤੇ ਕੇਂਦਰਿਤ ਹੈ, ਜਿਸ ਅੰਦਰ ਇਹ ਖੇਤਰ ਸ਼ਾਮਲ ਹਨ (i) ਮਹਾਂਮਾਰੀ ਤੋਂ ਸਿਹਤਯਾਬੀ ਅਤੇ ਆਲਮੀ ਸਿਹਤ ਸੰਭਾਲ ਪ੍ਰਸ਼ਾਸਨ ਦੀ ਮਜ਼ਬੂਤੀ, (ii) ਆਰਥਿਕ ਸਿਹਤਯਾਬੀ ਅਤੇ ਲਚਕੀਲਾਪਨ, (iii) ਜਲਵਾਯੂ ਪਰਿਵਰਤਨ ਅਤੇ ਊਰਜਾ ਪਰਿਵਰਤਨ, ਅਤੇ (iv) ਟਿਕਾਊ ਵਿਕਾਸ ਅਤੇ ਭੋਜਨ ਸੁਰੱਖਿਆ।

4. ਪ੍ਰਧਾਨ ਮੰਤਰੀ ਕਈ ਦੁਵੱਲੀ ਮੀਟਿੰਗਾਂ ਵੀ ਕਰਨਗੇ, ਜਿਨ੍ਹਾਂ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰੀਓ ਡਰਾਗੀ ਨਾਲ ਹੋਣ ਵਾਲੀ ਮੁਲਾਕਾਤ ਵੀ ਸ਼ਾਮਲ ਹੈ।

5. ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਬੋਰਿਸ ਜਾਨਸਨ ਦੇ ਸੱਦੇ 'ਤੇ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਦੀ 26ਵੀਂ ਕਾਨਫਰੰਸ ਆਫ ਪਾਰਟੀਜ਼ (COP) ਦੇ ਆਲਮੀ ਆਗੂ ਸਮੇਲਨ ਵਿੱਚ ਸ਼ਾਮਲ ਹੋਣ ਲਈ ਗਲਾਸਗੋ ਦੀ ਯਾਤਰਾ ਕਰਨਗੇ। COP-26 31 ਅਕਤੂਬਰ, 2021 ਤੋਂ 12 ਨਵੰਬਰ, 2021 ਤੱਕ ਇਟਲੀ ਅਤੇ ਇੰਗਲੈਂਡ ਦੀ ਸਾਂਝੀ ਪ੍ਰਧਾਨਗੀ ਅਧੀਨ ਕੀਤਾ ਜਾ ਰਿਹਾ ਹੈ। COP-26 ਦਾ ਉੱਚ-ਪੱਧਰੀ ਭਾਗ, ਜਿਸਦਾ ਸਿਰਲੇਖ ਆਲਮੀ ਆਗੂ ਸਮੇਲਨ (WLS) ਹੈ, 1-2 ਨਵੰਬਰ 2021 ਨੂੰ ਹੋਵੇਗਾ। ਇਸ ਸਮੇਲਨ ਵਿੱਚ 120 ਤੋਂ ਵੱਧ ਦੇਸ਼ਾਂ ਦੇ ਮੁਖੀ /ਸਰਕਾਰਾਂ ਦੇ ਮੁਖੀ ਸ਼ਾਮਲ ਹੋਣਗੇ। ਅਸਲ ਵਿੱਚ COP -26 2020 ਵਿੱਚ ਕੀਤਾ ਜਾਣਾ ਸੀ, ਪਰ COVID -19 ਮਹਾਂਮਾਰੀ ਦੇ ਮੱਦੇਨਜ਼ਰ ਇਸਨੂੰ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

6. UNFCCC ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੀ ਆਲਮੀ ਇੱਛਾ ਅਤੇ ਸੁਪਨੇ ਨੂੰ ਦਰਸਾਉਂਦਾ ਹੈ। ਇਸ ਕਨਵੈਨਸ਼ਨ ਲਈ ਪਾਰਟੀਆਂ ਦੀ ਸਮੇਂ-ਸਮੇਂ 'ਤੇ ਹੋਣ ਵਾਲੀਆਂ ਕਾਨਫਰੰਸ ਗਲੋਬਲ ਜਲਵਾਯੂ ਸਮੇਲਨਾਂ ਦੇ ਰੂਪ ਵਿੱਚ ਉਭਰੀਆਂ ਹਨ, ਜਿਨ੍ਹਾਂ ਨਾਲ ਸਮੀਖਿਆ ਕਰਨ ਦਾ ਮੌਕਾ ਮਿਲਦਾ ਹੈ ਅਤੇ ਅੱਗੇ ਦਾ ਰਸਤਾ ਤਿਆਰ ਕਰਨ 'ਚ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਪਿਛਲੀ ਵਾਰ 2015 ਵਿੱਚ ਪੈਰਿਸ ਵਿੱਚ ਹੋਈ COP-21 ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਪੈਰਿਸ ਸਮਝੌਤਾ ਹੋਇਆ ਸੀ, ਅਤੇ ਜਿਸਦਾ ਅਮਲ ਇਸ ਸਾਲ ਸ਼ੁਰੂ ਹੋ ਰਿਹਾ ਹੈ। COP-26 ਅੰਦਰ ਪਾਰਟੀਆਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ, ਜਲਵਾਯੂ ਵਿੱਤਪੋਸ਼ਣ ਦੀ ਗਤੀਸ਼ੀਲਤਾ, ਜਲਵਾਯੂ ਅਨੁਕੂਲਨ, ਤਕਨਾਲੋਜੀ ਵਿਕਾਸ ਅਤੇ ਟ੍ਰਾਂਸਫਰ ਨੂੰ ਮਜ਼ਬੂਤ ਕਰਨ ਲਈ ਕਾਰਵਾਈਆਂ ਅਤੇ ਆਲਮੀ ਤਾਪਮਾਨ ਵਿੱਚ ਵਾਧੇ ਨੂੰ ਸੀਮਤ ਕਰਨ ਸਬੰਧੀ ਪੈਰਿਸ ਸਮਝੌਤੇ ਦੇ ਟੀਚੇ ਹਾਸਲ ਕਰਨ ਬਾਰੇ ਕੰਮ ਕਰਨਗੀਆਂ।

7. ਪ੍ਰਧਾਨ ਮੰਤਰੀ COP -26 ਤੋਂ ਛੁੱਟ ਕਈ ਦੁਵੱਲੀਆਂ ਮੀਟਿੰਗਾਂ ਕਰਨਗੇ, ਜਿਨ੍ਹਾਂ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੋਰਿਸ ਜਾਨਸਨ ਨਾਲ ਹੋਣ ਵਾਲੀ ਮੁਲਾਕਾਤ ਵੀ ਸ਼ਾਮਲ ਹੈ।

ਨਵੀਂ ਦਿੱਲੀ

ਅਕਤੂਬਰ 24, 2021

DISCLAIMER: This is an approximate translation. The original is available in English on MEA's website and may be referred to as the official press release.